

COVID -19 ਤਸ਼ਖੀਸ ਅਤੇ ਐਂਟੀਬਾਡੀ ਟੈਸਟਿੰਗ

ਮੁਫਤ COVID -19 ਤਸ਼ਖੀਸ ਟੈਸਟ

COVID-19 ਤਸ਼ਖੀਸ ਟੈਸਟ ਸੁਰੱਖਿਅਤ, ਮੁਫਤ ਅਤੇ ਅਸਾਨ ਹੈ। ਇੱਕ ਨੱਕ ਦੇ ਸਵੈਬ, ਓਰਲ ਸਵੈਬ ਜਾਂ ਥੁੱਕ ਦੇ ਨਮੂਨੇ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਪੂਰੇ ਸ਼ਹਿਰ ਵਿੱਚ 100 ਤੋਂ ਵੱਧ ਸੁਵਿਧਾਜਨਕ COVID-19 ਤਸ਼ਖੀਸ ਜਾਂਚ ਸਾਈਟਾਂ ਹਨ। ਆਪਣੇ ਨੇੜੇ ਕਿਸੇ ਟੈਸਟਿੰਗ ਸਾਈਟ ਨੂੰ ਲੱਭਣ ਲਈ [ਇੱਥੇ ਕਲਿੱਕ ਕਰੋ](#)।

ਟੈਸਟ ਕੈਣ ਕਰਵਾ ਸਕਦਾ ਹੈ?

ਟੈਸਟ ਕਰਵਾਓ ਜੇ ਤੁਸੀਂ:

- ਆਪਣੇ ਪਰਿਵਾਰ ਦੀ ਅਤੇ ਆਪਣੀ ਰੱਖਿਆ ਕਰਨਾ ਚਾਹੁੰਦੇ ਹੋ
- COVID 19 ਦੇ ਲੱਛਣ ਹਨ ਜਿਵੇਂ ਕਿ ਬੁਖਾਰ, ਖੰਘ, ਸਾਹ ਚੜ੍ਹਨਾ ਜਾਂ ਸੁਆਦ ਜਾਂ ਗੰਧ ਦਾ ਪਤਾ ਨਾ ਲੱਗਣਾ।
- ਕਿਸੇ ਅਜਿਹੇ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ ਜਿਸ ਦਾ ਸਕਾਰਾਤਮਕ ਟੈਸਟ ਆਇਆ ਹੈ
- ਪਹਿਲੇ ਕਤਾਰ ਦੇ ਉੱਤਰਦਾਤਾ ਜਾਂ ਸਿਹਤ ਸੰਭਾਲ ਕਰਮਚਾਰੀ ਹੋ
- ਨਰਸਿੰਗ ਹੋਮ, ਸੈਲਟਰ ਜਾਂ ਬਾਲਗ ਦੇਖਭਾਲ ਕੇਂਦਰ ਵਿੱਚ ਕੰਮ ਕਰਦੇ ਹੋ

ਨਤੀਜੇ ਆਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ?

ਬਹੁਤੇ ਨਤੀਜੇ ਲਗਭਗ 48 ਘੰਟਿਆਂ ਵਿੱਚ ਆ ਜਾਂਦੇ ਹਨ।

ਕੀ ਮੈਨੂੰ ਬੀਮਾ ਕਰਵਾਉਣਾ ਚਾਹੀਦਾ ਹੈ?

ਇੱਕ ਤਸ਼ਖੀਸ ਟੈਸਟ ਕਰਵਾਉਣ ਲਈ ਤੁਹਾਨੂੰ ਬੀਮੇ ਦੀ ਜ਼ਰੂਰਤ ਨਹੀਂ ਹੁੰਦੀ।

ਪਰਦੇਦਾਰੀ

ਤੁਹਾਡੇ ਟੈਸਟ ਦੇ ਨਤੀਜੇ ਗੁੱਪਤ ਹੁੰਦੇ ਹਨ।

COVID -19 ਐਂਟੀਬਾਡੀ ਟੈਸਟਿੰਗ

COVID -19 ਐਂਟੀਬਾਡੀ ਟੈਸਟ ਤੁਹਾਡੇ ਖੂਨ ਵਿੱਚ ਐਂਟੀਬਾਡੀਜ਼ - ਪ੍ਰੋਟੀਨ ਜੋ ਲਾਗਾਂ ਨਾਲ ਲੜਦਾ ਹੈ, ਦਾ ਪਤਾ ਲਗਾਉਣ ਲਈ ਖੂਨ ਦਾ ਟੈਸਟ ਹੁੰਦਾ ਹੈ। ਟੈਸਟ ਤੁਹਾਡੀ ਉਂਗਲ ਰਾਹੀਂ ਲਿਆ ਜਾਂਦਾ ਹੈ। ਐਂਟੀਬਾਡੀਜ਼ ਲਈ ਸਕਾਰਾਤਮਕ ਟੈਸਟ ਜ਼ਰੂਰੀ ਤੌਰ 'ਤੇ ਪ੍ਰਤੀਰੱਖਿਆ ਦਾ ਸੰਕੇਤ ਨਹੀਂ ਹੁੰਦਾ।

COVID -19 ਐਂਟੀਬਾਡੀ ਟੈਸਟ ਕਿੱਥੇ ਕਰਵਾਉਣਾ ਹੈ ਇਸ ਬਾਰੇ ਜਾਣਕਾਰੀ ਲਈ [COVID-19 ਸ਼ਹਿਰ-ਵਿਆਪੀ ਜਾਣਕਾਰੀ ਪੋਰਟਲ](#) 'ਤੇ ਜਾਓ।

ਕੌਣ ਹਿੱਸਾ ਲੈ ਸਕਦਾ ਹੈ?

ਤੁਹਾਨੂੰ ਐਂਟੀਬਾਡੀ ਟੈਸਟ ਕਰਵਾਉਣਾ ਚਾਹੀਦਾ ਹੈ ਜੇ ਤੁਹਾਨੂੰ:

- COVID -19 ਦੇ ਲੱਛਣ ਨਹੀਂ ਹੁੰਦੇ ਹਨ
- ਪਿਛਲੇ ਦੋ ਹਫ਼ਤਿਆਂ ਵਿੱਚ ਬਿਮਾਰ ਨਹੀਂ ਪਏ ਹੋ
- ਪਿਛਲੇ ਦੋ ਹਫ਼ਤਿਆਂ ਵਿੱਚ ਤੁਹਾਡਾ COVID -19 ਲਈ ਸਕਾਰਾਤਮਕ ਟੈਸਟ ਦਾ ਸਿੱਟਾ ਨਹੀਂ ਆਇਆ ਹੈ

ਲਾਭ

ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਕੀ ਤੁਹਾਨੂੰ COVID -19 ਸੀ ਅਤੇ ਤਸੀਂ ਟੀਕੇ ਅਤੇ ਵਾਇਰਸ ਨਾਲ ਲੜਨ ਦੇ ਹੋਰ ਤਰੀਕਿਆਂ ਦੀ ਖੋਜ ਕਰਨ ਵਿੱਚ ਸਹਾਇਤਾ ਕਰਦੇ ਹੋ।

ਨਤੀਜੇ ਆਉਣ ਵਿੱਚ ਕਿੰਨਾ ਸਮਾਂ ਲੱਗ ਜਾਂਦਾ ਹੈ?

ਨਤੀਜੇ ਆਉਣ ਵਿੱਚ ਲਗਭਗ 48 ਘੰਟੇ ਲੱਗ ਜਾਂਦੇ ਹਨ।

ਕੀ ਮੈਨੂੰ ਬੀਮੇ ਦੀ ਜ਼ਰੂਰਤ ਹੈ?

ਤੁਹਾਨੂੰ ਐਂਟੀਬਾਡੀ ਟੈਸਟ ਲਈ ਬੀਮੇ ਦੀ ਜ਼ਰੂਰਤ ਹੁੰਦੀ ਹੈ।

ਪਰਦੇਦਾਰੀ

ਤੁਹਾਡੀ ਸਾਰੀ ਜਾਣਕਾਰੀ ਗੁੱਪਤ ਹੈ।